



ਪਾਰਕਿੰਗ, ਪਾਰਕ ਅਤੇ ਪਲੇਗ੍ਰਾਊਂਡ: ਸਿਟੀ ਨੇ COVID-19 ਦੇ ਦੌਰਾਨ ਨਿਵਾਸੀਆਂ ਨੂੰ ਬਾਇ-ਲਾਅ ਯਾਦ ਕਰਵਾਏ

ਬ੍ਰੈਂਪਟਨ, ਓਨਟਾਰੀਓ (14 ਮਈ, 2020) – ਸਿਟੀ ਆਫ ਬ੍ਰੈਂਪਟਨ, ਨਿਵਾਸੀਆਂ ਨੂੰ ਯਾਦ ਕਰਾਉਂਦੀ ਹੈ ਕਿ ਉਹ COVID-19 (ਸੀ.ਓ.ਵੀ.ਆਈ.ਡੀ.-19) ਮਹਾਂਮਾਰੀ ਦੇ ਦੌਰਾਨ ਅਤੇ ਪੂਰੇ ਸਾਲ ਲਈ, ਹੇਠਾਂ ਦਿੱਤੇ ਬਾਇ-ਲਾਅ ਨੂੰ ਮਹੱਤਵਪੂਰਣ ਸਮਝਣ। ਬਾਇ-ਲਾਅ, ਸੁਰੱਖਿਅਤ ਅਤੇ ਸਾਫ਼-ਸੁਥਰੇ ਸ਼ਹਿਰ ਨੂੰ ਕਾਇਮ ਰੱਖਣ ਵਿੱਚ ਮਦਦ ਲਈ ਲਾਗੂ ਕੀਤੇ ਗਏ ਹਨ। ਹਰ ਬ੍ਰੈਂਪਟਨ ਵਾਸੀ ਇਹਨਾਂ ਮਿਆਰਾਂ (ਸਟੈਂਡਰਡਸ) ਨੂੰ ਕਾਇਮ ਰੱਖਣ ਵਿੱਚ ਭੂਮਿਕਾ ਨਿਭਾ ਸਕਦਾ ਹੈ।

ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ ਉੱਤੇ, [ਬ੍ਰੈਂਪਟਨ COVID-19 ਐਮਰਜੈਂਸੀ ਮੇਜਰਸ ਬਾਇ-ਲਾਅ \(Brampton COVID-19 Emergency Measures By-law\)](#) ਹੇਠ, ਉਲੰਘਣਾ ਦੇ ਹਰੇਕ ਅਪਰਾਧ ਲਈ ਘੱਟੋ-ਘੱਟ \$500 ਦਾ ਅਤੇ ਵੱਧ ਤੋਂ ਵੱਧ \$100,000 ਤੱਕ ਦਾ ਜੁਰਮਾਨਾ, ਜਾਂ ਸੂਬਾਈ ਐਮਰਜੈਂਸੀ ਮੈਨੇਜਮੈਂਟ ਐਂਡ ਸਿਵਿਲ ਪ੍ਰੋਟੈਕਸ਼ਨ ਐਕਟ (ਈ.ਐਮ.ਸੀ.ਪੀ.ਏ.) (Emergency Management and Civil Protection Act) (EMCPA) ਦੇ ਅਧੀਨ ਜੁਰਮਾਨਾ ਲਗਾਇਆ ਜਾ ਸਕਦਾ ਹੈ। ਉਹਨਾਂ ਤੇ ਸਿਟੀ ਦੇ ਹੋਰ ਮਹੱਤਵਪੂਰਣ ਬਾਇ-ਲਾਅ ਦੇ ਹੇਠ ਵੀ ਜੁਰਮਾਨਾ ਲਗਾਇਆ ਜਾ ਸਕਦਾ ਹੈ, ਜੇਕਰ ਉਹ ਉਹਨਾਂ ਦੀ ਪਾਲਣਾ ਨਹੀਂ ਕਰਦੇ ਹਨ।

ਵਾਹਨਾਂ ਦੀ ਪਾਰਕਿੰਗ ਸੁਰੱਖਿਅਤ ਤਰੀਕੇ ਨਾਲ ਕਰੋ

ਸਿਟੀ ਦੇ [ਟ੍ਰੈਫਿਕ ਬਾਇ-ਲਾਅ 93-93 \(Traffic By-Law 93-93\)](#) ਦੇ ਮੁਤਾਬਕ, ਰਸਤੇ ਵਿੱਚ ਪਗਡੰਡੀ ਦੇ ਕਿਸੇ ਵੀ ਹਿੱਸੇ ਤੇ ਵਾਹਨ ਦੀ ਇਸ ਤਰ੍ਹਾਂ ਪਾਰਕਿੰਗ ਨਹੀਂ ਕੀਤੀ ਜਾ ਸਕਦੀ ਕਿ ਉਹਨਾਂ ਨਾਲ ਪਗਡੰਡੀਆਂ ਵਿੱਚ ਰੁਕਾਵਟ ਆਵੇ। ਅਜਿਹਾ ਕਰਨ ਨਾਲ ਪਗਡੰਡੀਆਂ ਦੀ ਵਰਤੋਂ ਕਰਨ ਵਾਲਿਆਂ ਲਈ ਖਤਰਾ ਪੈਦਾ ਹੁੰਦਾ ਹੈ। ਇਹ ਸਟ੍ਰੋਲਰਸ (ਬੱਚਿਆਂ ਨੂੰ ਘੁੰਮਾਉਣ ਵਾਲੀਆਂ ਗੱਡੀਆਂ), ਵੀਲਚੇਅਰਸ ਅਤੇ ਪੈਦਲ ਚੱਲਣ ਵਾਲਿਆਂ ਲਈ ਵੀ ਵਿਘਨ ਪਾਉਂਦਾ ਹੈ। ਬਾਇ-ਲਾਅ ਦੇ ਅਧੀਨ, ਵਾਹਨਾਂ ਨੂੰ ਇਸ ਤਰ੍ਹਾਂ ਪਾਰਕਿੰਗ ਕਰਨ ਦੀ ਵੀ ਇਜਾਜ਼ਤ ਨਹੀਂ ਹੈ, ਜਿਸ ਨਾਲ ਉਹ ਟ੍ਰੈਫਿਕ ਨੂੰ ਰੋਕਦੇ ਹੋਣ। ਪਾਰਕਿੰਗ ਕੀਤਾ ਕੋਈ ਵੀ ਵਾਹਨ, ਸੜਕ ਦੇ ਵੱਲ ਬਾਹਰ ਨਿੱਕਲਿਆ ਨਹੀਂ ਹੋਣਾ ਚਾਹੀਦਾ।

ਜੇਕਰ ਜ਼ਰੂਰੀ ਹੋਵੇ, ਤਾਂ ਨਿਵਾਸੀ ਬੁਲੇਵਾਰਡ ਦੇ ਪਟਰੀ ਵਾਲੇ ਹਿੱਸੇ ਤੇ ਕਿਨਾਰੇ ਦੇ ਨਾਲ-ਨਾਲ ਵਾਹਨ ਪਾਰਕ ਕਰ ਸਕਦੇ ਹਨ। ਜਦੋਂ ਉਹ ਇਸ ਤਰੀਕੇ ਨਾਲ ਵਾਹਨ ਦੀ ਪਾਰਕਿੰਗ ਕਰਨ, ਤਾਂ ਵਾਹਨ ਸੜਕ ਜਾਂ ਪਗਡੰਡੀ ਦੇ ਵੱਲ ਬਾਹਰ ਨੂੰ ਨਹੀਂ ਨਿੱਕਲੇ ਹੋਣੇ ਚਾਹੀਦੇ।

ਇਸ ਸਮੇਂ, ਸਿਟੀ ਦੀ ਮਾਲਕੀ ਵਾਲੇ ਸਾਰੇ ਪਾਰਕਿੰਗ ਲੋਟਸ, ਅਗਲੇ ਨੋਟਿਸ ਤੱਕ ਜਨਤਾ ਲਈ ਬੰਦ ਹਨ। ਇਸਲਈ ਸਿਟੀ ਨੇ ਸਿਹਤ, ਸੁਰੱਖਿਆ ਅਤੇ ਐਮਰਜੈਂਸੀ ਸੇਵਾਵਾਂ ਸਬੰਧੀ ਰਸਤਿਆਂ ਨੂੰ ਛੱਡ ਕੇ, ਸਟ੍ਰੀਟ ਤੇ ਪਾਰਕਿੰਗ ਕਰਨ ਤੇ ਲਗਾਏ ਗਏ ਕਨੂੰਨ ਦੇ ਲਾਗੂਕਰਣ ਨੂੰ, ਅਸਥਾਈ ਤੌਰ ਤੇ ਸਥਗਿਤ ਕੀਤਾ ਹੈ, ਇਹਨਾਂ ਰਸਤਿਆਂ ਵਿੱਚ ਸ਼ਾਮਲ ਹਨ: ਰੋਕੇ ਗਏ ਰਸਤੇ ਅਤੇ ਫਾਇਰ ਹਾਇਡ੍ਰੈਂਟਸ, ਰੋਕੀਆਂ ਹੋਈਆਂ ਪਗਡੰਡੀਆਂ, ਸੜਕ ਤੇ ਰੁਕਾਵਟਾਂ, ਫਾਇਰ ਰੂਟ ਅਤੇ ਇਹ ਯਕੀਨੀ ਬਣਾਉਣਾ ਕਿ ਐਮਰਜੈਂਸੀ ਵਾਹਨਾਂ ਦੇ ਲੰਘਣ ਲਈ ਰਸਤਾ ਹੈ।

ਪਾਰਕਾਂ ਅਤੇ ਟ੍ਰੇਲਾਂ ਦੀ ਵਰਤੋਂ

ਹਾਲਾਂਕਿ ਸਿਟੀ ਦੇ ਪਾਰਕ ਬੰਦ ਹਨ, ਇਸਲਈ ਨਿਵਾਸੀਆਂ ਨੂੰ ਪਾਰਕਾਂ ਦੀਆਂ ਪਗਡੰਡੀਆਂ ਤੇ ਸੈਰ ਕਰਨ ਅਤੇ ਟ੍ਰੇਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ। ਆਉਟਡੋਰ ਰੇਕ੍ਰੀਏਸ਼ਨਲ ਫੈਸਿਲਿਟੀਜ਼ ਦੀ ਵਰਤੋਂ ਕਰਨ ਤੇ ਅਜੇ ਵੀ ਪਾਬੰਦੀ ਹੈ, ਇਹਨਾਂ ਵਿੱਚ ਸ਼ਾਮਲ ਹਨ:

- ਪਲੇਗ੍ਰਾਊਂਡ ਅਤੇ ਪਾਰਕਾਂ ਵਿੱਚ ਹੋਰ ਥਾਵਾਂ;



- ਪਿਕਨਿਕ ਵਾਲੀਆਂ ਥਾਵਾਂ, ਬੈਂਚ ਜਾਂ ਸੈਲਟਰ;
- ਸਾਰੀਆਂ ਆਉਟਡੋਰ ਸਪੋਰਟਸ ਫੈਸਿਲਿਟੀਜ਼ ਅਤੇ ਆਉਟਡੋਰ ਫਿਟਨੈਸ ਉਪਕਰਨ, ਜਿਹਨਾਂ ਵਿੱਚ ਸ਼ਾਮਲ ਹਨ ਸਪੋਰਟਸ ਫੀਲਡਸ, ਬਾਸਕੇਟਬਾਲ ਅਤੇ ਟੈਨਿਸ ਕੋਰਟਸ;
- ਰੇਕ੍ਰੀਏਸ਼ਨ ਸੈਂਟਰ ਅਤੇ ਆਲੇ ਦੁਆਲੇ ਦੀਆਂ ਥਾਵਾਂ; ਅਤੇ
- ਪਾਰਕਿੰਗ ਲੋਟਸ।

ਨਿਵਾਸੀਆਂ ਨੂੰ ਇਹ ਵੀ ਯਾਦ ਕਰਾਇਆ ਜਾਂਦਾ ਹੈ ਕਿ ਸਿਟੀ ਦੇ ਕਿਸੇ ਵੀ ਪਾਰਕ ਵਿੱਚ ਬਿਨਾਂ ਜੰਜੀਰ ਬੰਨ੍ਹੇ ਕੁੱਤਿਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਸਮੇਂ, ਬਿਨਾਂ ਜੰਜੀਰ ਬੰਨ੍ਹੇ ਕੁੱਤਿਆਂ ਲਈ ਪਾਰਕ (ਡੋਗ ਪਾਰਕ) ਬੰਦ ਹਨ।

ਸਰੀਰਕ ਦੂਰੀ

ਜਦੋਂ ਨਿਵਾਸੀ ਪਗਡੰਡੀਆਂ, ਟ੍ਰੇਲਾਂ, ਰਸਤਿਆਂ ਜਾਂ ਹੋਰ ਜਨਤਕ ਥਾਵਾਂ ਤੇ ਬਾਹਰ ਜਾਣ, ਤਾਂ ਉਹਨਾਂ ਲਈ ਹਮੇਸ਼ਾ ਦੂਰੀਆਂ (ਜੇ ਉਹਨਾਂ ਦੇ ਘਰ ਵਿੱਚ ਨਹੀਂ ਰਹਿੰਦੇ ਹਨ) ਤੋਂ 2.0 ਮੀਟਰ ਦੀ ਦੂਰੀ ਕਾਇਮ ਰੱਖਣਾ ਲਾਜ਼ਮੀ ਹੈ। ਈ.ਐਮ.ਪੀ.ਸੀ.ਏ. (EMPCA) ਦੇ ਅਧੀਨ, ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਵੀ ਪਾਬੰਦੀ ਹੈ।

ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਉਹ ਪੰਜ ਤੋਂ ਵੱਧ ਲੋਕਾਂ ਨੂੰ ਇਕੱਠੇ ਦੇਖਣ, ਤਾਂ ਇਸਦੀ ਰਿਪੋਰਟ ਕਰਨ ਲਈ 311 ਤੇ ਫੋਨ ਕਰਨ।

COVID-19 ਨੂੰ ਫੈਲਣ ਤੋਂ ਰੋਕਣ ਲਈ, ਭਾਈਚਾਰੇ ਨੂੰ ਸਹਿਯੋਗ ਕਰਨ ਦੇ ਸਿਟੀ ਦੇ ਯਤਨਾਂ ਬਾਰੇ ਹੋਰ ਜਾਣਕਾਰੀ ਲਈ,

www.brampton.ca/COVID19 ਤੇ ਜਾਓ ਜਾਂ @CityBrampton ਨੂੰ Twitter, Facebook ਅਤੇ Instagram ਤੇ ਫਾਲੋ ਕਰੋ। ਸਿਟੀ ਦੇ ਬਾਇ-ਲਾਅ ਬਾਰੇ ਹੋਰ ਜਾਣਕਾਰੀ ਲਈ, www.brampton.ca ਤੇ ਜਾਓ।

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਿਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca